



PRIME INDUSTRIES LIMITED

CIN : L15490PB1992PLC012662

Regd. Office : Master Chambers, SCO -19,
Feroze Gandhi Market, Ludhiana- 141 001, Punjab
Tel. : 0161- 3911500

E-mail : prime_indust@yahoo.com

Website : www.primeindustrieslimited.com

Ref.:PIL/SEC/2022-23/11

Date:01.06.2022

To,

The Secretary

BSE Limited,

Floor 25, Phiroze Jeejeebhoy Towers,
Dalal Street, Mumbai-400001.

Dear Sir/Madam,

SCRIP Code No.: 519299 (PRIMIND)

Subject: **News-Paper Publications Under Regulation 47 of the SEBI (Listing Obligations and Disclosure Requirements) Regulations, 2015**

With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Financial Express (English) and Desh Sewak (Punjabi) on Wednesday, the 1st day of June, 2022 in respect of Audited Financial Results for Quarter and Year ended 31.03.2022.

Thanking You

Yours Faithfully

For Prime Industries Limited

For PRIME INDUSTRIES LTD

(Alka Mishra) COMPANY SECRETARY

Company Secretary & Compliance Officer

Encl.: as above

EMERALD LEASING FINANCE & INVESTMENT COMPANY LIMITED
 Regd. Office: SCO 7 Industrial Area Phase 2 Chandigarh 160002
 CIN : L65993CH1983PLC041774

EXTRACT OF STATEMENT OF STANDALONE AND CONSOLIDATED AUDITED FINANCIAL RESULTS FOR THE QUARTER / YEAR ENDED 31.03.2022

S. No.	Particulars	(INR In Lakhs)					
		Standalone		Consolidated		Consolidated	
		Quarter ended 31.03.2022	Year to date 31.03.2022	Quarter ended 31.03.2021	Year to date 31.03.2021	Quarter ended 31.03.2022	Year to date 31.03.2022
1	Total Income from operations (net)	115.366	111.401	408.975	256.564	846.199	539.375
2	Dividend	-	-	-	4.500	-	4.500
3	Other Income	4.318	1.159	4.331	1.234	4.549	1.313
4	Net Profit / (Loss) for the period (before tax, Exceptional and Extraordinary items)	56.839	44.811	219.355	133.598	337.886	190.944
5	Net Profit / (Loss) for the period after tax (after Exceptional and Extraordinary items)	40.711	35.001	162.324	100.680	247.512	139.390
6	Total Comprehensive Income for the period (comprising Profit / (Loss) for the period (after tax) and Other Comprehensive Income (after tax))	40.711	35.001	162.324	100.680	247.512	139.390
7	Equity Share Capital	2,904.365	2,904.365	2,904.365	2,904.365	2,904.365	2,904.365
8	Reserves excluding Revaluation Reserve as per Ind AS	-	-	-	-	-	-
9	Earnings Per Equity Share of Face Value of Rs 10/-each (in Rs)	1.16	1.19	0.56	0.34	0.85	0.48
	1. Basic	0.14	0.39	0.56	1.11	0.85	1.54
	2. Diluted	0.14	0.39	0.56	1.11	0.85	1.54

Notes:- 1. The above results have been reviewed by the Audit Committee and approved by the Board of Directors at their meeting held on May 30, 2022. 2. The above is an extract of the detailed format of Quarterly/Year ended 31.03.2022, Financial Results filed with the Stock Exchange under Regulation 33 of SEBI (Listing Obligations and Disclosure Requirements) Regulations, 2015. The full format of the Financial Results are available on the Stock Exchange website, www.bseindia.com and on the Company's website www.emeraldifn.com. 3. The above financial results have been prepared in accordance with Indian Accounting Standards (IND AS), notified under the Companies (Indian Accounting Standards) Rules, 2015 as amended by the Companies (Indian Accounting Standards) Amendment Regulations, 2016 prescribed under section 133 of the Companies Act 2013 (the Act) read with relevant rules issued thereunder and the other accounting principles generally accepted in India.

Sanjay Aggarwal
 (Managing Director)
 DIN NO- 02580828

Dated : 30.05.2022
 Place : Chandigarh

Dhampure Speciality Sugars Limited
 CIN-L24112UP1992PLC014478
 Village Pallawala, Tehsil Dhampur, District Bijnor (U.P.)- 246761
 www.dhampurgreen.com

EXTRACT FINANCIAL RESULTS FOR QUARTER & YEAR ENDED 31ST MARCH, 2022

S. No.	Particulars	Standalone		Consolidated		Standalone		Consolidated	
		Quarter ended		Quarter ended		Year ended		Year ended	
		Audited	Un-Audited	Audited	Un-Audited	Audited	Un-Audited	Audited	Un-Audited
1	Total Income from Operations	345.53	446.02	231.46	587.48	757.70	755.54	1343.90	1180.02
2	Net Profit / (Loss) for the period (before Tax, Exceptional and/or Extraordinary items#)	-63.46	23.94	47.38	-76.22	42.61	14.83	38.45	177.61
3	Net Profit / (Loss) for the period before tax (after Exceptional and/or Extraordinary items#)	-63.73	23.94	43.40	-76.49	42.61	10.85	38.18	173.64
4	Net Profit / (Loss) for the period after tax (after Exceptional and/or Extraordinary items#)	-47.33	17.71	57.97	-53.43	32.21	58.26	30.94	150.02
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	-47.33	17.71	57.97	-53.43	32.21	58.26	30.94	150.02
6	Equity Share Capital	793.12	793.12	793.12	793.12	793.12	793.12	793.12	793.12
7	Reserves (excluding Revaluation Reserve) as shown in the Audited Balance Sheet of the previous year	-	-	-	-	-	-	-	-
8	Earnings Per Share (Equity Share of Rs. 10/- each) (for continuing and discontinued operations) -	-0.60	0.22	0.73	-0.67	0.41	0.73	0.39	1.89
	1. Basic:	-0.60	0.22	0.73	-0.67	0.41	0.73	0.39	1.89
	2. Diluted:	-0.60	0.22	0.73	-0.67	0.41	0.73	0.39	1.89

Notes:-
 (1) The above results were reviewed by the Audit Committee and approved by the Board of Directors in their meeting held on 30.05.2022.
 (2) The Statutory Auditor of the company has issued an Audited report on the Audited standalone and consolidated financial result for the Quarter and Year ended 31st March, 2022.
 (3) The above is an extract of the details format of the Audited standalone & Consolidated financial result filed with Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Audited standalone & Consolidated financial result are available on the website of the stock exchange at www.bseindia.com and on the company's website www.sugarindia.com/www.dhampurgreen.com

For Dhampure Speciality Sugars Ltd.
Anand Jain
 Company Secretary

Place: New Delhi
 Date: 31.05.2022

UNIVERSAL OFFICE AUTOMATION LIMITED
 Regd. Office : 806, Siddharth, 36, Nehru Place, New Delhi 110 019
 CIN : L34300DL1991PLC044365
 Website : www.uniofficeautomation.com email:investor@uocl.com Phone No : 011-2681411

Extract of standalone Audited Financial Results for the year & quarter ended 31st March, 2022

Sl. No.	Particulars	Three Months ended			Year ended	
		31.03.2022	31.12.2021	31.03.2021	31.03.2022	31.03.2021
		Audited	Audited	Audited	Audited	Audited
1	Other Income/Income from operation	1.02	1.81	3.16	9.46	13.12
2	Net Profit / (Loss) for the period (before Tax, Exceptional and/or Extraordinary items)	-1.57	0.05	(34.36)	-0.14	(35.97)
3	Net Profit / (Loss) for the period before tax (after Exceptional and/or Extraordinary items)	-1.57	0.05	(34.36)	-0.14	(35.97)
4	Net Profit / (Loss) for the period after tax (after Exceptional and/or Extraordinary items)	-1.57	0.05	(34.36)	-0.14	(35.97)
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	-1.57	0.05	(34.36)	-0.14	(35.97)
6	Equity Share Capital	1465.27	1465.27	1465.27	1465.27	1465.27
7	Reserves (Excluding Revaluation reserves as shown in Balance Sheet of previous year)	-	-	-	-1249.47	-1249.34
8	Earnings Per Share (of Rs. 10/- each) (for continuing and discontinued operations) -	-0.01	0.00	(0.23)	0.00	(0.25)
	1. Basic:	-0.01	0.00	(0.23)	0.00	(0.25)
	2. Diluted:	-0.01	0.00	(0.23)	0.00	(0.25)

Notes:-
 1. The above standalone results for the quarter and year ended 31st March, 2022 have been reviewed by Audit Committee and approved by Board of Directors of the Company at its meeting held on May 27, 2022.
 2. The above is an extract of the detailed format of quarterly financial results filed with Stock Exchange under Regulation 33 of SEBI (Listing and other Disclosure Requirements) Regulations, 2015. The full format of the quarterly financial results are available on the stock exchanges website at a link (bseindia.com/corporates) and on the Company's website at www.uniofficeautomation.com.

For Universal Office Automation Limited
Sunil Kumar Shrivastava
 Managing Director

Place : New Delhi
 Date : 27.05.2022

Bank of Baroda
 Vishal Khand Branch (Erstwhile Vijaya Bank)
 4/28, Vishal Khand, Gomti Nagar, Lucknow-010
 Ph: 0522-2301513
 Email: vjvikh@bankofbaroda.com

POSSESSION NOTICE (For immovable property)

Whereas the under signed being the Authorised Officer of Bank of Baroda under the Securitization and Reconstruction of Financial Assets and Enforcement of Security Interest Act, 2002 and in exercise of powers conferred under section 13(12) read with rule 3 of the Security Interest (Enforcement) Rules, 2002, issued a demand notice, to the following borrowers/guarantors to repay the amount mentioned in the notice, with interest within 60 days from the date of receipt of the said notice.

The borrowers having failed to repay the amount, notice is hereby given to the below mentioned borrowers and the public in general, that the undersigned has taken possession of the property described herein below in exercise of powers conferred on him/her under section 13(4) of the said Act read with rule 8 of the said rule on the dates as mentioned below.

The borrower / guarantor in particular and the public in general is hereby cautioned not to deal with the property and any dealings with the property will be subject to the charge of Bank of Baroda for the amount/liability and interest and other expenses thereon due from the borrowers as mentioned here in below.

The borrower's attention is invited to provisions of sub-section (8) of section 13 of the Act, in respect of time available, to redeem the secured assets.

Sl. No.	Name & Address of the Borrower /Guarantor/ Date of Demand / Possession Notice	Description of immovable property	Outstanding Amount (₹)
1.	Borrowers: 1. Mr. Jitendra Nath Pandey, 2. Mr. Chandrabhushan Pandey, 3. Mr. Santosh Pandey and 4. Mr. Rajesh Pandey all s/o Mr. Chheddi Prasad Pandey All R/o House no. 4/489 G Vibhakhanda, Gomti Nagar, Lucknow-226010 Demand Notice: 12.01.2022 Possession Notice: 31.05.2022	All that part and parcel of the property consisting of Khasra no. 466, 467 (Part of) Bhagemau, Phase-3, Gomti Nagar, Lucknow. Owner: Mr. Jitendra Nath Pandey, Mr. Chandrabhushan Pandey, Mr. Santosh Pandey and Mr. Rajesh Pandey all s/o Mr. Chheddi Prasad Pandey. Bounded by: East: Part of Khasra no. 467, West: 8 mtr. wide road, North: 8 mtr. wide road, South: Plot of others.	Rs. 8,55,422.56+ interest & other expenses

Date: 01.06.2022; Place: Lucknow
 Authorised Officer, Bank of Baroda

AUTO PINS (INDIA) LIMITED
 Regd. Off: Premise No. 40, 1st Floor, India Mall, New Friends Colony, New Delhi, South Delhi-110025
 CIN: L34300DL1975PLC007994 Landline: 91-129-4155691/92
 Email Id: autopinsdelhi@gmail.com; Website: https://www.autopinsindia.com

Statement of Audited Standalone Financial Results for the Fourth Quarter & Financial Year Ended 31st March, 2022

Particulars	Quarter ended		Year ended
	31.03.2022 (Audited)	31.03.2021 (Audited)	
Total Income from Operations	1075.37	1126.19	3610.85
Net Profit / (Loss) for the period (before Tax, Exceptional and/or Extraordinary items)	10.30	63.99	44.04
Net Profit / (Loss) for the period before tax (after Exceptional and/or Extraordinary items)	10.30	63.99	44.04
Net Profit / (Loss) for the period after tax (after Exceptional and/or Extraordinary items)	35.75	68.28	64.17
Total Comprehensive Income for the period (Comprising Profit/Loss) for the period (after tax) and Other Comprehensive Income (after tax)	35.75	68.28	64.17
Paid up Equity Share Capital (of Rs. 10/- each)	570.71	570.71	570.71
Earnings Per Share (of Rs. 1/- each) (for continuing and discontinued operations):			
1. Basic :	0.63	1.20	1.12
2. Diluted:	0.63	1.20	1.12

Notes:
 1. The above is an extract of the detailed format of the Audited Standalone Financial Results for the Fourth Quarter and year ended 31st March, 2022 filed with the BSE under Regulation 33 of the SEBI (LODR) Regulations, 2015. The full format of the Financial Results ended 31st March, 2022 is available on the BSE website (www.bseindia.com) and Company's website (https://www.autopinsindia.com).
 2. The above Audited Financial Results were reviewed by the Audit Committee and approved by the Board of Directors in its meeting held on 30th May, 2022.

For AUTO PINS (INDIA)LIMITED
RAJIBR SINGH
 MANAGING DIRECTOR
 DIN: 00176574

Place: Delhi
 Date: 30.05.2022

ENCODE PACKAGING INDIA LIMITED
 (FORMALLY KNOWN AS NOVA PUBLICATIONS INDIA LIMITED)
 Regd. Office- D-82, FOCAL POINT EXTENSION, JALANDHAR CITY, PUNJAB.
 Web: http://encodepackaging.com/, CIN: L67120PB1994PLC015406

Extract of Audited Financial Results for the Year ended 31st March 2022.

Particulars	3 Months Ended (31.03.2022)	3 Months Ended (31.12.2021)	Corresponding 3 Months Ended (31.03.2021)	Year to Date Figures for Current Period Ended (31.03.2022)	Previous Year Ended (31.03.2021)
	Audited	Unaudited	In the Previous Year Audited	Audited	(Audited)
1 Total Income from Operations	38.29	12.63	388.6	105.97	388.6
2 Net Profit / (Loss) for the period (before Tax, Exceptional and/or Extraordinary items#)	6.83	-4.4	6.46	6.93	0.65
3 Net Profit / (Loss) for the period before tax (after Exceptional and/or Extraordinary items)	6.83	-4.4	6.46	6.93	0.65
4 Net Profit / (Loss) for the period after tax (after Exceptional and/or Extraordinary items)	5.25	-4.4	6.45	5.85	0.57
5 Total Comprehensive Income for the period (Comprising Profit / (Loss) for the period (after tax) and Other Comprehensive Income (after tax))	5.25	-4.4	6.45	5.85	0.57
6 Equity Share Capital	315.21	315.21	315.21	315.21	315.21
8 Earnings Per Share (of Rs. 10/- each) (for continuing and discontinued operations) -	0.02	-0.04	0.05	0.02	0.1
	1. Basic:	-	0.05	0.02	0.1
	2. Diluted:	-	0.05	0.02	0.1

Notes:
 a) The above is an extract of the detailed format of Audited Financial Results for the year ended 31st March 2022 filed with the Stock Exchanges under Regulation 33 of the SEBI (Listing and Other Disclosure Requirements) Regulations, 2015. The full formats of the audited Financial Results are available on the website of the Stock Exchange (www.bseindia.com) and the listed entity (encodepackaging.com).
 b) The above Financial Results have been reviewed by the Audit Committee and adopted by the Board of directors at its meeting held on 30.05.2022.
 c) The operation of the Company relates to a single reportable segment.
 d) The above Financial Results have been prepared in accordance with the Indian accounting Standards (Ind-AS) as notified under Companies (Indian Accounting Standards) Rule, 2015 as specified in section 133 of Companies Act, 2013.

By order of the Board of Directors
Rajan Chopra, Whole-time Director

Place: Jalandhar
 Date: 30.05.2022

NORTH EASTERN CARRYING CORPORATION LIMITED
 (CIN : L51909DL1984PLC019465)
 Regd. Office : 9062/47, Ram Bagh Road, Azad Market, Delhi- 110006
 Tel. No. : 011-23517516-19, Email Id-cs@necccgroup.com, Website- www.necccgroup.com

Statement of Audited Financial Results for the Year ended 31.03.2022

S. No.	Particulars	Current year ending (31/03/2022)	Previous Year ended (31/03/2021)	Corresponding 3 months ended in the previous year (31/03/2021)
		(Audited)	(Audited)	(Audited)
1	Total Income from Operations	25042.77	23058.64	7544.65
2	Net Profit / (Loss) for the period (before Tax, Exceptional and/or Extraordinary items)	568.64	175.59	328.78
3	Net Profit / (Loss) for the period before tax (after Exceptional and/or Extraordinary items)	568.64	175.59	328.78
4	Net Profit / (Loss) for the period after tax (after Exceptional and/or Extraordinary items)	425.75	143.00	296.19
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	425.75	143.00	296.19
6	Equity Share Capital (face value Rs 10/- per share)	5019.73	5019.73	5019.73
7	Reserve excluding Revaluation Reserve as per Balance Sheet of previous year	4873.88	4452.31	-
8	Earnings Per Share (of Rs 10/-each) (for continuing and discontinued operations)			
	a) Basic	0.85	0.28	0.59
	b) Diluted	0.85	0.28	0.59

Notes:
 1. The above is an extract of the detailed format of Audited Financial Results filed with the BSE Limited and National Stock Exchange of India Limited under Regulation 33 of the SEBI (Listing Obligations and Disclosure Requirements) Regulations, 2015.
 2. The Results are available on the website of the Company at www.necccgroup.com and website of Stock exchanges i.e. www.nseindia.com and www.bseindia.com.
 3. The figures of the last quarter are balancing figures between the audited figures in respect of full financial year and unaudited figures published year to date upto the third quarter of the relevant financial year which were subject to limited review.
 4. The above audited financial results for the year ended March 31, 2022 were reviewed by the Audit Committee and thereafter approved by the Board of Directors at their Meeting held on May 30, 2022.
 5. The figures of previous financial year were regrouped/rearranged where ever necessary.

For North Eastern Carrying Corporation Limited
Sd/-
(Sunil Kumar Jain)
 Chairman & Managing Director
 DIN: 00010695

Place: Delhi
 Date : 30.05.2022

STATE BANK OF INDIA Stressed Assets Recovery Branch-1
 1st Floor, 23, Najafgarh Road, New Delhi-110015.
 Tel: 011-25419177, 25412977, E-mail : sbi.05169@sbi.co.in

POSSESSION NOTICE
 (Under Rule 8(1) of Security Interest (Enforcement) Rules, 2002)

Whereas, the Authorized Officer of the State Bank of India, under the Securitization and Reconstruction of Financial Assets and Enforcement of Security Interest Act, 2002 and in exercise of powers conferred under section 13(12) read with rule 3 of the Security Interest (Enforcement) Rules, 2002 issued a Demand Notice on 01.04.2021 calling upon the Borrower/ M/s Sethi Agencies, A-114A, Panchsheel Vihar, Khirki Extension, Malviya Nagar, Delhi-110017, Mr. Anuj Sethi, Mr. Pankaj Sethi, Mrs. Anita Sethi, Mrs. Sangeta Sethi all R/o V-38, 2nd Floor, Rajouri Garden, Delhi-110027 and Satdev Soni R/o 143/3, Dharampura Basti Development Scheme, Batala, Distt. Gurdaspur, Punjab (hereinafter the Borrower and Guarantors are collectively referred to as "the Borrowers") to repay the amount mentioned in the said Demand Notice being Rs. 9,17,49,238/- (Rs. Nine Crore Seventeen Lacs Forty Nine Thousand Two Hundred Thirty Eight only) as on 31.03.2021 along with future interest on the said amount the contractual rates with respectively together with all incidental expenses, cost charges, etc. within 60 days from the date of receipt of the said notices.

The borrower having failed to repay the amount, notice is hereby given to Borrower/Guarantors in particular and public in general that the undersigned has taken Possession of the property described herein below in exercise of powers conferred on him under section 13(4) of the said Act read with Rule 8 of said Rules on this 27th day of May 2022.

The Borrower / Guarantor in particular and the public in general is hereby cautioned not to deal with the property and any dealings with the property will be subject to the charge of State Bank of India for an amount of Rs. 9,17,49,238 (Rs. Nine Crore Seventeen Lacs Forty Nine Thousand Two Hundred Thirty Eight only) as on 31.03.2021 along with future interest on the said amount the contractual rates with respectively together with all incidental expenses, cost charges, etc.

The borrower's /guarantor's/mortgagor's attention is invited to provision of sub-section (8) of section 13 of the Act in respect of time available to redeem the secured assets.

DESCRIPTION OF SECURED ASSET:
 Residential Building bearing Plot No.142/III, Improvement Trust Scheme, Dharampura Basti Development Scheme, Batala, Distt. Gurdaspur, Punjab in the name of Mr Sat Dev Soni S/o Sh. Ganda Mal Soni measuring 251 sq yards, registered vide Sale Deed No 2754 dated 27.09.1993 and Bounded as : North -Plot No. 167, South -30 ft Road, East-Plot No. 142 II, West - 30 ft Road

Date : 27-05-2022, Place : New Delhi
 Authorised Officer, State Bank of India

KDDL LIMITED
 (CIN : L33302HP1981PLC008123)
 Regd. Office: Plot No. 3, Sector - III, Parwanoo, Distt. Solan (H.P.) - 173220
 Tel.: +91 172 2548223 / 24 Fax : +91 172 2548302
 Website: www.kddl.com ; Email id: investor.complaints@kddl.com

STATEMENT OF AUDITED FINANCIAL RESULTS FOR THE QUARTER AND YEAR ENDED 31 MARCH, 2022

S. No.	Particulars (Refer notes below)	Standalone			Consolidated		
		Quarter ended 31 March, 2022	Current Year ended 31 March, 2022	Previous Year ended 31 March, 2021	Quarter ended 31 March, 2022	Current Year ended 31 March, 2022	Previous Year ended 31 March, 2021
		(Audited)	(Audited)	(Audited)	(Audited)	(Audited)	(Audited)
1	Total income from operations	6423	22347	14941	22883	83158	56724
2	Net Profit/(Loss) for the period from ordinary activities (before tax, exceptional items and/or extraordinary items)	902	2650	515	1566	5228	1062
3	Net Profit/(Loss) for the period from ordinary activities before tax (after exceptional items and/or extraordinary items)	902	2650	515	1566	5228	1062
4	Net Profit/(Loss) for the period from ordinary activities after tax (after exceptional items and/or extraordinary items)	826	2060	339	1116	3715	697
5	Total Comprehensive Income / (Loss) for the period (comprising profit for the period (after tax) and other comprehensive income (after tax))	822	2070	357	1109	3784	678
6	Paid-up equity share capital (Face value in Rs 10 per share)	1274	1274	1165	1274	1274	1165
7	Reserve (excluding revaluation reserves)	20310	16133	-	23878	17482	-
8	Earnings per share (of Rs 10/-each) (not annualized):						
	(a) Basic (Rs)	6.49	16.31	2.85	7.59	25.26	4.76
	(b) Diluted (Rs)	6.49	16.31	2.85	7.59	25.26	4.76

Notes:
 1. The above audited financial results were reviewed by the Audit Committee and approved by the Board of Directors at its meeting held on 30 May 2022. The audit report of the Statutory Auditors is being filed with the BSE and National Stock Exchange.
 2. The above is the extract of the detailed format of the audited quarterly & year ended 31st March 2022 financial results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the audited financial results are available on the websites of the Stock Exchanges i.e. www.bseindia.com and www.nseindia.com and the company's website www.kddl.com

For and on the behalf of Board of Directors
Sanjeev Kumar Masown
 Chief Financial Officer

